

ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਪੰਜਾਬ ਕੰਪਲੈਕਸ
ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼-8, ਐਸ.ਏ.ਐਸ. ਨਗਰ
(ਸਪੋਰਟਸ ਸਾਖਾ)

ਵੱਲ

ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ/ਐਸਿ),
ਪੰਜਾਬ।

ਈ ਫਾਈਲ ਨੰ: 373040 / 2022 226423
ਮਿਤੀ 24-08-2022

ਵਿਸਾ: ਪੰਜਾਬ ਖੇਡ ਮੇਲਾ-2022 ਸਬੰਧੀ।

ਉਪਰੋਕਤ ਵਿਸੇ ਦੇ ਸਬੰਧ ਵਿੱਚ।

ਉਪਰੋਕਤ ਵਿਸੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਮਿਤੀ
29-08-2022 ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਪੰਜਾਬ ਖੇਡ ਮੇਲਾ-2022 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ
ਜਿਸਦਾ ਉਦਘਾਟਨ ਮਿਤੀ 29-08-2022 ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੀਤਾ ਜਾਣਾ ਹੈ।


ਇਸ ਸਬੰਧੀ ਕਰਵਾਈਆਂ ਜਾਣ ਵਾਲੀਆਂ ਖੇਡਾਂ ਸਬੰਧੀ ਆਪ ਨੂੰ ਪਹਿਲਾਂ ਹੀ ਖੇਡ ਵਿਭਾਗ, ਪੰਜਾਬ
ਵੱਲੋਂ ਸੂਚਿਤ ਕੀਤਾ ਜਾ ਚੁੱਕਿਆ ਹੈ। ਇਸ ਸਬੰਧੀ ਰਾਜ ਦੇ ਸਕੂਲੀ ਖਿਡਾਰੀਆਂ/ਵਿਦਿਆਰਥੀਆਂ ਵੱਲੋਂ ਮਿਤੀ
30-08-2022 ਤੱਕ ਹੇਠ ਲਿਖੇ ਲਿੰਕ ਤੇ ਰਜਿਸਟਰ ਕੀਤਾ ਜਾਣਾ ਹੈ:

www.punjabkhedmela2022.in

ਆਪ ਨੂੰ ਲਿਖਿਆ ਜਾਂਦਾ ਹੈ ਕਿ ਰਾਜ ਦੇ ਸਮੂਹ ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ
ਪ੍ਰਾਈਵੇਟ ਅਣ ਏਡਿਡ) ਦੇ ਖਿਡਾਰੀਆਂ/ਵਿਦਿਆਰਥੀਆਂ ਨੂੰ ਇਸ ਲਿੰਕ ਤੇ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ
ਜਾਵੇ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਇਸ ਖੇਡ ਮੇਲੇ ਵਿੱਚ ਭਾਗ ਲੈ ਸਕਣ। ਇਸ ਤੋਂ ਇਲਾਵਾ ਆਪ ਦੇ ਜਿਲ੍ਹੇ ਅਧੀਨ ਆਉਂਦੇ
ਸਰੀਰਿਕ ਸਿੱਖਿਆ ਲੈਕਚਰਾਰ, ਡੀਪੀਏ ਅਤੇ ਪੀਟੀਆਈ ਨੂੰ ਪੰਜਾਬ ਖੇਡ ਮੇਲੇ ਦੇ ਸਬੰਧ ਵਿੱਚ ਜਿਲ੍ਹੇ ਦੇ ਡਿਪਟੀ
ਕਮਿਸ਼ਨਰ, ਜਿਲ੍ਹਾ ਖੇਡ ਅਫਸਰ ਅਤੇ ਆਰਗੇਨਾਈਜ਼ਰਾਂ ਨਾਲ ਤਾਲਮੇਲ ਕਰਨ ਦੀ ਹਦਾਇਤ ਵੀ ਕੀਤੀ ਜਾਂਦੀ ਹੈ ਤਾਂ ਜੋ
ਇਸ ਪ੍ਰੋਗਰਾਮ ਦਾ ਆਯੋਜਨ ਸਫਲਤਾਪੂਰਵਕ ਕੀਤਾ ਜਾ ਸਕੇ। ਪੰਜਾਬ ਖੇਡ ਮੇਲਾ-2022 ਸਬੰਧੀ ਵਧੇਰੇ ਜਾਣਕਾਰੀ
ਲਈ ਤਿਆਰ ਕੀਤੀ ਪੀਪੀਟੀ ਇਸ ਪੱਤਰ ਨਾਲ ਨੱਥੀ ਕਰਕੇ ਭੇਜੀ ਜਾਂਦੀ ਹੈ।

ਨੱਥੀ: ਉਕਤ ਅਨੁਸਾਰ


ਇਸ ਨੂੰ ਪਰਮ ਅਗੇਤ ਦਿੱਤੀ ਜਾਵੇ।


ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਪੰਜਾਬ

ਮਿਤੀ 24-08-2022

ਪਿੱਠ ਅੰਕਣ ਨੰ: ਉਕਤ/2022 226425

ਉਪਰੋਕਤ ਦਾ ਉਤਾਰਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਨੂੰ ਸੂਚਨਾ ਹਿੱਤ
ਭੇਜਿਆ ਜਾਂਦਾ ਹੈ।



ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਪੰਜਾਬ



ਪੰਜਾਬ ਖੇਡ ਮੇਲਾ-2022



- ❖ ਪੰਜਾਬ ਖੇਡ ਮੇਲੇ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ।





❖ ਖੇਡ ਮੇਲੇ ਦੇ ਹੇਠ ਲਿਖੇ ਮੁੱਖ ਉਦੇਸ਼ ਹਨ:

1. ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣਾ
2. ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ
3. ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ
4. ਹੁਨਰ(Talent) ਦੀ ਭਾਲ ਕਰਨੀ



ਖੇਡ ਮੇਲੇ ਦੀਆਂ ਮਿਤੀਆਂ

ਲੜੀ ਨੰ	ਟੂਰਨਾਮੈਂਟ	ਮਿਤੀ
1	ਉਦਘਾਟਨ ਸਮਾਰੋਹ	29-08-2022
2	ਖਿਡਾਰੀਆਂ ਦੀ ਰਜਿਸਟ੍ਰੇਸ਼ਨ	11-08-2022 - 25-08-2022
3	ਬਲਾਕ ਪੱਧਰ ਟੂਰਨਾਮੈਂਟ	01-09-2022 - 07-09-2022
4	ਜ਼ਿਲ੍ਹਾ ਪੱਧਰ ਟੂਰਨਾਮੈਂਟ	12-09-2022- 22-09-2022
5	ਸਟੇਟ ਪੱਧਰ ਟੂਰਨਾਮੈਂਟ	10-10-2022 - 21-10-2022



ਉਮਰ ਵਰਗ



ਅੰਡਰ-14
ਅੰਡਰ-17
ਅੰਡਰ-21
21-40 ਸਾਲ(ਓਪਨ ਵਰਗ)
41-50 ਸਾਲ (ਓਪਨ ਵਰਗ)
50 ਸਾਲ ਤੋਂ ਵੱਧ (ਓਪਨ ਵਰਗ)

ਬਲਾਕ ਪੱਧਰੀ ਖੇਡਾਂ

ਵਾਲੀਬਾਲ
ਐਥਲੇਟਿਕਸ
ਫੁੱਟਬਾਲ
ਕਬੱਡੀ
ਖੇ-ਖੇ
ਰੱਸਾ ਕੱਸੀ

ਜ਼ਿਲ੍ਹਾ ਪੱਧਰੀ ਖੇਡਾਂ

1. ਐਥਲੇਟਿਕਸ	12. ਹਾਕੀ
2. ਫੁੱਟਬਾਲ	13. ਨੈੱਟਬਾਲ
3. ਕਬੱਡੀ	14. ਬੈਡਮਿੰਟਨ
4. ਖੇ-ਖੇ	15. ਬਾਸਕਟਬਾਲ
5. ਵਾਲੀਬਾਲ	16. ਪਾਵਰ ਲਿਫਟਿੰਗ
6. ਹੈਂਡਬਾਲ	17. ਲਾਅਨ ਟੈਨਿਸ
7. ਸਾਫਟਬਾਲ	18. ਕੁਸ਼ਤੀ
8. ਜੂਡੋ	19. ਤੈਰਾਕੀ
9. ਰੇਲਰ ਸਕੇਟਿੰਗ	20. ਬਾਕਸਿੰਗ
10. ਗੱਤਕਾ	21. ਟੇਬਲ ਟੈਨਿਸ
11. ਕਿੱਕ ਬਾਕਸਿੰਗ	22. ਵੈਟ ਲਿਫਟਿੰਗ

ਰਾਜ ਪੱਧਰੀ ਖੇਡਾਂ

1. ਐਥਲੇਟਿਕਸ	15. ਹਾਕੀ
2. ਫੁੱਟਬਾਲ	16. ਕੁਸ਼ਤੀ
3. ਕਬੱਡੀ	17. ਤੈਰਾਕੀ
4. ਖੇ-ਖੇ	18. ਬਾਕਸਿੰਗ
5. ਵਾਲੀਬਾਲ	19. ਟੇਬਲ ਟੈਨਿਸ
6. ਹੈਂਡਬਾਲ	20. ਵੈਟ ਲਿਫਟਿੰਗ
7. ਸਾਫਟਬਾਲ	21. ਲਾਨ ਟੈਨਿਸ
8. ਜੂਡੋ	22. ਆਰਚਰੀ
9. ਰੇਲਰ ਸਕੇਟਿੰਗ	23. ਸੂਟਿੰਗ
10. ਗੱਤਕਾ	24. ਰੋਇੰਗ
11. ਕਿੱਕ ਬਾਕਸਿੰਗ	25. ਚੈੱਸ
12. ਨੈੱਟਬਾਲ	26. ਜਿਮਨਾਸਟਿਕ
13. ਬੈਡਮਿੰਟਨ	27. ਫੈਨਸਿੰਗ
14. ਬਾਸਕਟਬਾਲ	28. ਪਾਵਰ ਲਿਫਟਿੰਗ



ਇਨਾਮਾਂ ਦਾ ਵੇਰਵਾ



ਲੜੀ ਨੰ.	ਉਮਰ ਵਰਗ	ਸਥਾਨ	ਪ੍ਰਾਈਜ਼ ਮਨੀ (ਵਿਅਕਤੀਗਤ)	ਪ੍ਰਾਈਜ਼ ਮਨੀ (ਟੀਮ)
ਜ਼ਿਲ੍ਹਾ ਪੱਧਰੀ ਖੇਡਾਂ				
1	U-14, U-17 & U-21, 21-40 yrs, 41-50 yrs & 50 & above	1 st /2 nd /3 rd	ਸਰਟੀਫਿਕੇਟ	ਸਰਟੀਫਿਕੇਟ
ਰਾਜ ਪੱਧਰੀ ਖੇਡਾਂ				
1	U-14, U-17, U-21, 21-40 yrs	1 st /2 nd /3 rd	Rs. 10000 + ਸਰਟੀਫਿਕੇਟ Rs. 7000 + ਸਰਟੀਫਿਕੇਟ Rs. 5000 + ਸਰਟੀਫਿਕੇਟ	Rs. 10000 + ਸਰਟੀਫਿਕੇਟ Rs. 7000 + ਸਰਟੀਫਿਕੇਟ Rs. 5000 + ਸਰਟੀਫਿਕੇਟ
2	41-50 yrs & 50 & above	1 st /2 nd /3 rd	ਸਰਟੀਫਿਕੇਟ	ਸਰਟੀਫਿਕੇਟ



- ਖਿਡਾਰੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਹੇਠ ਲਿਖੀ ਸਾਈਟ ਰਾਹੀਂ ਕਰ ਸਕਦੇ ਹਨ।

www.punjabkhedmela2022.in

- ਆਫਲਾਈਨ ਰਜਿਸਟ੍ਰੇਸ਼ਨ ਲਈ ਸਬੰਧਿਤ ਜ਼ਿਲ੍ਹਾ ਖੇਡ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।